

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੂੰ ਕੈਨੇਡਾ 2021 ਵਿੱਚ ਸਰਬੋਤਮ ਕਮਿਊਨਿਟੀਜ਼ ਲਈ ਮੈਕਲੀਨਜ਼ ਸੂਚੀ ਵਿੱਚ #13 ਵਜੋਂ ਸਨਮਾਨਿਤ ਕੀਤਾ ਗਿਆ ਹੈ

ਬ੍ਰੈਂਪਟਨ, ਓਨਟਾਰੀਓ (9 ਅਪ੍ਰੈਲ, 2021) – ਮੈਕਲੀਨਜ਼ ਮੈਗਜ਼ੀਨ (Maclean's Magazine) ਵੱਲੋਂ, ਸਿਟੀ ਆਫ ਬ੍ਰੈਂਪਟਨ ਨੂੰ, *ਕੈਨੇਡਾ ਦੀਆਂ ਸਰਬੋਤਮ ਕਮਿਊਨਿਟੀਜ਼ 2021 (Canada's Best Communities 2021)* ਵਿੱਚੋਂ ਇੱਕ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਰਹਿਣ ਲਈ ਸਰਬੋਤਮ ਥਾਵਾਂ ਦੀ ਰੈਂਕਿੰਗ ਹੈ।

ਪਿਛਲੇ ਸਾਲ, ਬ੍ਰੈਂਪਟਨ ਨੇ ਸੂਚੀ ਵਿੱਚ 199^{ਵਾਂ} ਸਥਾਨ ਹਾਸਲ ਕੀਤਾ ਸੀ। ਇਸ ਸਾਲ, ਬ੍ਰੈਂਪਟਨ 415 ਸ਼ਹਿਰਾਂ ਵਿੱਚੋਂ 13 ਦੀ ਰੈਂਕਿੰਗ ਤੇ ਪਹੁੰਚ ਗਿਆ ਹੈ। ਇਹ ਰੈਂਕਿੰਗ, ਹਰੇਕ ਕਮਿਊਨਿਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੀ ਹੈ, ਜਿੱਥੇ ਬ੍ਰੈਂਪਟਨ ਦੀ *ਕਮਿਊਨਿਟੀ ਸ਼ਮੂਲੀਅਤ, ਸਹੂਲਤਾਂ ਅਤੇ ਇੰਟਰਨੈੱਟ ਕਨੈਕਟੀਵਿਟੀ* ਲਈ ਸ਼ਹਿਰ ਨੂੰ, ਕੈਨੇਡਾ ਵਿੱਚ ਰਹਿਣ ਅਤੇ ਘਰ ਤੋਂ ਕੰਮ ਕਰਨ ਦੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ।

ਦੇਸ਼ ਵਿੱਚ ਰਹਿਣ ਲਈ ਸਰਬੋਤਮ ਥਾਵਾਂ ਦੀ, ਮੈਕਲੀਨਜ਼ ਦੀ ਖਾਸ ਨਵੀਂ ਰੈਂਕਿੰਗ ਵਿੱਚ, ਕੋਵਿਡ-19 (COVID-19) ਮਹਾਂਮਾਰੀ ਨੂੰ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਵੱਧ ਲੋਕ ਘਰ ਤੋਂ ਕੰਮ ਕਰ ਰਹੇ ਹਨ ਅਤੇ ਪੜ੍ਹ ਰਹੇ ਹਨ। ਐਨਵਾਇਰਨਿਕਸ ਐਨਾਲਾਇਟਿਕਸ (Environics Analytics) ਅਤੇ ਕੈਨੇਡੀਅਨ ਇੰਟਰਨੈੱਟ ਰਜਿਸਟਰੇਸ਼ਨ ਅਥਾਰਿਟੀ (ਸੀ.ਆਈ.ਆਰ.ਏ.) (Canadian Internet Registration Authority) (CIRA) ਵੱਲੋਂ ਪ੍ਰਦਾਨ ਕੀਤੇ ਗਏ ਡੇਟੇ ਦੇ ਨਾਲ-ਨਾਲ, ਕਈ ਸਰੋਤਾਂ ਦੇ ਜਨਤਕ ਰੂਪ ਨਾਲ ਉਪਲਬਧ ਅੰਕੜਿਆਂ ਦੀ ਵਰਤੋਂ ਕਰਦੇ ਹੋਏ, ਉਹਨਾਂ ਨੇ ਇਸ ਆਧਾਰ ਤੇ ਸ਼੍ਰੇਣੀਆਂ ਦੀ ਰੇਂਜ ਤਿਆਰ ਕੀਤੀ ਕਿ ਉਹ ਔਸਤਨ ਵਿਅਕਤੀ ਦੇ ਬਾਰੇ ਵਿੱਚ ਹਰੇਕ ਸ਼੍ਰੇਣੀ ਨੂੰ ਕਿੰਨਾ ਮਹੱਤਵਪੂਰਣ ਮੰਨਦੇ ਹਨ ਅਤੇ ਉਸਦੇ ਮੁਤਾਬਕ ਹਰੇਕ ਮਿਊਨਿਸਿਪਲਟੀ ਨੂੰ ਰੈਂਕਿੰਗ ਦਿੱਤੀ।

ਮੈਕਲੀਨਜ਼ ਦੀ ਰੈਂਕਿੰਗ ਵਿੱਚ, ਰਿਹਾਇਸ਼ ਸਮਰੱਥਾ, ਅਬਾਦੀ ਵਿੱਚ ਵਾਧੇ, ਟੈਕਸਾਂ, ਅਪਰਾਧ, ਮੌਸਮ, ਹੈਲਥ ਕੇਅਰ, ਸਹੂਲਤਾਂ ਤੱਕ ਪਹੁੰਚ ਅਤੇ ਕਮਿਊਨਿਟੀ ਦੀ ਸ਼ਮੂਲੀਅਤ ਤੇ ਵਿਚਾਰ ਕੀਤਾ ਗਿਆ। ਇਸ ਵਿੱਚ ਸੀ.ਆਈ.ਆਰ.ਏ. (CIRA) ਦੇ ਡੇਟੇ ਦੇ ਆਧਾਰ ਤੇ ਨਵੀਂ ਸ਼੍ਰੇਣੀ ਰੇਟਿੰਗ, ਬ੍ਰੈਡਬੈਂਡ ਪਰਫੋਰਮੈਂਸ ਵੀ ਸ਼ਾਮਲ ਕੀਤੀ ਗਈ ਸੀ।

ਹੋਰ ਜਾਣਕਾਰੀ ਲਈ ਅਤੇ ਪੂਰੀ ਸੂਚੀ ਦੇਖਣ ਲਈ, www.macleans.ca ਤੇ ਜਾਓ।

ਹਵਾਲੇ

“ਬ੍ਰੈਂਪਟਨ ਇੱਕ ਸੁਰੱਖਿਅਤ, ਸਥਿਰ ਅਤੇ ਸਫਲ ਸ਼ਹਿਰ ਹੈ। ਮੈਨੂੰ ਨਾ ਸਿਰਫ ਮੈਕਲੀਨਜ਼ ਵੱਲੋਂ, ਕੈਨੇਡਾ ਦੀਆਂ ਸਰਬੋਤਮ ਕਮਿਊਨਿਟੀਜ਼ ਵਿੱਚੋਂ ਇੱਕ ਵਜੋਂ ਸਨਮਾਨਿਤ ਕੀਤੇ ਜਾਣ ਤੇ, ਬਲਕਿ ਇੱਕੋ ਸਾਲ ਵਿੱਚ #199 ਤੋਂ #13 ਦੀ ਥਾਂ ਤੇ ਪਹੁੰਚਣ ਤੇ ਬੇਹੱਦ ਮਾਣ ਹੈ। ਅਸੀਂ, ਸਾਡੇ ਨਿਵਾਸੀਆਂ ਲਈ ਲਗਾਤਾਰ ਅਜਿਹਾ ਸੰਪੰਨ ਸ਼ਹਿਰ ਬਣਾ ਰਹੇ ਹਾਂ, ਜੋ ਜੁੜਿਆ ਹੋਇਆ, ਸਥਿਰ, ਸ਼ਮੂਲੀਅਤ ਵਾਲਾ ਹੋਵੇ ਅਤੇ ਹੋਰ ਆਰਥਿਕ ਵਾਧੇ ਅਤੇ ਨੈਕਰੀ ਪੈਦਾ ਕਰਨ ਦੀ ਸਥਿਤੀ ਵਿੱਚ ਹੋਵੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

"ਮੈਕਲੀਨਜ ਵੱਲੋਂ, ਕੈਨੇਡਾ ਦੀਆਂ ਸਰਬੋਤਮ ਕਮਿਊਨਿਟੀਜ ਵਿੱਚੋਂ ਇੱਕ ਵਜੋਂ ਸਨਮਾਨਿਤ ਹੋਣਾ, ਸਾਡੇ ਨਿਵਾਸੀਆਂ ਲਈ ਅਰਥਪੂਰਣ ਨਤੀਜੇ ਪ੍ਰਦਾਨ ਕਰਨ ਲਈ ਸਾਡੀ ਟੀਮ ਵੱਲੋਂ ਕੀਤੇ ਜਾਣ ਵਾਲੇ ਕੰਮ ਨੂੰ ਦਰਸਾਉਂਦਾ ਹੈ। ਅਸੀਂ ਸਾਡੀ ਕਮਿਊਨਿਟੀ ਲਈ ਨਤੀਜੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਟਰਮ ਆਫ ਕਾਉਂਸਿਲ ਪ੍ਰਾਇਰਟੀਜ ਨੂੰ ਅੱਗੇ ਵਧਾ ਕੇ, ਅਸੀਂ ਬ੍ਰੈਂਪਟਨ ਨੂੰ ਅਜਿਹੀ ਥਾਂ ਬਣਾਉਣਾ ਜਾਰੀ ਰੱਖਾਂਗੇ, ਜਿਸਨੂੰ ਲੋਕ ਰਹਿਣ, ਕੰਮ ਕਰਨ ਅਤੇ ਖੇਡਣ ਲਈ ਚੁਣਨ।"

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca